

ਸਾਰਗ ਮਹਲਾ ੫ ॥

ਠਾਕੁਰ ਤੁਮ੍ ਸਰਣਾਈ ਆਇਆ ॥

ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ ॥੧॥ ਰਹਾਉ ॥

ਅਨਬੋਲਤ ਮੇਰੀ ਬਿਰਥਾ ਜਾਨੀ ਅਪਨਾ ਨਾਮੁ ਜਪਾਇਆ ॥

ਦੁਖ ਨਾਠੇ ਸੁਖ ਸਹਜਿ ਸਮਾਏ ਅਨਦ ਅਨਦ ਗੁਣ ਗਾਇਆ ॥੧॥

ਬਾਹ ਪਕਰਿ ਕਢਿ ਲੀਨੇ ਅਪੁਨੇ ਗ੍ਰਿਹ ਅੰਧ ਕੂਪ ਤੇ ਮਾਇਆ ॥

ਕਹੁ ਨਾਨਕ ਗੁਰਿ ਬੰਧਨ ਕਾਟੇ ਬਿਛੁਰਤ ਆਨਿ ਮਿਲਾਇਆ ॥੨॥੫੧॥੭੪॥

saarag mahalaa panjavaa ||

ttaakur tum(h) saranaiee aaiaa ||

autar gio mere man kaa sa(n)saa jab te dharasan paiaa ||1|| rahaau ||

anabolat meree birathaa jaanee apanaa naam japaiaa ||

dhukh naatte sukh sahaj samaae anadh anadh gun gaiaa ||1||

baeh pakar kadd leene apune gireh a(n)dh koop te maiaa ||

kahu naanak gur ba(n)dhan kaaTe bichhurat aan milaiaa ||2||51||74||

*Saarang, Fifth Mehla:*

*O my Master, I have come to Your Sanctuary.*

*The anxiety of my mind departed, when I gazed upon the Blessed Vision of Your Darshan.*

*||1||Pause||*

*You know my condition, without my speaking. You inspire me to chant Your Name.*

*My pains are gone, and I am absorbed in peace, poise and bliss, singing Your Glorious Praises. ||1||*

*Taking me by the arm, You lifted me up, out of the deep dark pit of household and Maya.*

*Says Nanak, the Guru has broken my bonds, and ended my separation; He has united me with God.*

*||2||51||74||*